

## ਐਡਵਾਂਸ ਮਤਦਾਨ ਕੱਲ੍ਹ ਨੂੰ ਸ਼ੁਰੂ ਹੋ ਰਿਹਾ ਹੈ

6 ਅਕਤੂਬਰ, 2022

Mississauga: ਇਲੈਕਸ਼ਨ ਡੇ (Election Day) ਨੂੰ ਲਾਈਨਾਂ ਵਿੱਚ ਨਾ ਲੱਗੋ – ਐਡਵਾਂਸ ਮਤਦਾਨ, ਕੱਲ੍ਹ, 7 ਅਕਤੂਬਰ ਨੂੰ ਸ਼ੁਰੂ ਹੋ ਰਿਹਾ ਹੈ!

ਐਡਵਾਂਸ ਮਤਦਾਨ ਦੀਆਂ ਲੋਕੇਸ਼ਨਾਂ, 7 ਤੋਂ 9 ਅਕਤੂਬਰ ਨੂੰ Mississauga City Hall ਵਿਖੇ, ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਅਤੇ ਪੂਰੇ ਸ਼ਹਿਰ ਵਿੱਚ ਵੇਟਿੰਗ ਲੋਕੇਸ਼ਨਾਂ ਵਿਖੇ, 13 ਤੋਂ 16 ਅਕਤੂਬਰ ਨੂੰ ਖੁੱਲ੍ਹ ਜਾਣਗੀਆਂ।

ਯੋਗ ਮਤਦਾਤਾ, ਐਡਵਾਂਸ ਮਤਦਾਨ ਦੇ ਦੌਰਾਨ ਕਿਸੇ ਵੀ ਵੇਟਿੰਗ ਲੋਕੇਸ਼ਨ ਵਿਖੇ ਵੋਟ ਪਾ ਸਕਦੇ ਹਨ। ਵੇਟਿੰਗ ਲੋਕੇਸ਼ਨ ਦੀ ਚੋਣ ਨੂੰ ਵੱਧ ਅਸਾਨ ਬਣਾਉਂਦੇ ਹੋਏ, ਹਰੇਕ ਲੋਕੇਸ਼ਨ ਵਿਖੇ ਵੋਟ ਪਾਉਣ ਦੇ ਉਡੀਕ ਸਮੇਂ, [Mississauga Votes](#) ਵੈਬਸਾਈਟ ਤੇ ਔਨਲਾਈਨ ਉਪਲਬਧ ਹੋਣਗੇ।

Legislative Services ਦੀ ਮੈਨੇਜਰ Diana Rusnov ਨੇ ਆਖਿਆ, “ਐਡਵਾਂਸ ਮਤਦਾਨ ਨਾਲ ਮਤਦਾਤਾ ਉਹ ਸਮਾਂ ਅਤੇ ਥਾਂ ਚੁਣ ਸਕਦੇ ਹਨ, ਜੋ ਉਹਨਾਂ ਲਈ ਵੋਟ ਪਾਉਣ ਵਾਸਤੇ ਸੁਵਿਧਾਜਨਕ ਹੁੰਦਾ ਹੈ।” ਉਹਨਾਂ ਨੇ ਅੱਗੇ ਕਿਹਾ, “ਉਹ ਬਿਲਕੁੱਲ ਥੋੜ੍ਹੀ ਉਡੀਕ ਵਾਲੀ ਸਭ ਤੋਂ ਨਜ਼ਦੀਕੀ ਮਤਦਾਨ ਲੋਕੇਸ਼ਨ ਬਾਰੇ ਜਾਣਨ ਲਈ ਸਾਡੇ ਔਨਲਾਈਨ ਟੂਲ ਦੀ ਵਰਤੋਂ ਕਰ ਸਕਦੇ ਹਨ।”

ਮਤਦਾਨ ਪ੍ਰਕਿਰਿਆ ਨੂੰ ਤੇਜ਼ ਕਰਨ ਵਾਸਤੇ, ਮਤਦਾਤਾਵਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੀ ਵੋਟਰ ਜਾਣਕਾਰੀ ਦੀ ਤਸਦੀਕ ਕਰਨ ਜਾਂ [online](#) ਵੋਟ ਪਾਉਣ ਲਈ ਰਜਿਸਟਰ ਕਰਨ ਜਾਂ, ਆਪਣਾ ਸਹੀ ਜਾਣਕਾਰੀ ਵਾਲਾ ਵੋਟਰ ਨੋਟਿਫਿਕੇਸ਼ਨ ਕਾਰਡ (Voter Notification Card) ਨਾਲ ਲੈ ਕੇ ਆਉਣ। ਸਰਕਾਰ ਵੱਲੋਂ ਜਾਰੀ ਕੀਤਾ ਵੈਬ ਫੋਟੋ ਵਾਲਾ ਪਛਾਣ ਪੱਤਰ ਵੀ ਜ਼ਰੂਰੀ ਹੈ।

2022 ਵਿੱਚ, ਇਲੈਕਸ਼ਨ ਡੇ, 24 ਅਕਤੂਬਰ ਨੂੰ, ਦੀਵਾਲੀ (Diwali) ਵਾਲੇ ਦਿਨ ਹੀ ਆ ਰਿਹਾ ਹੈ। ਓਨਟੈਰੀਓ ਇਲੈਕਸ਼ਨਸ ਐਕਟ (Ontario Elections Act) ਦੇ ਮੁਤਾਬਕ ਮਿਊਨਿਸਿਪਲ ਚੋਣਾਂ, ਅਕਤੂਬਰ ਦੇ ਚੌਥੇ ਸੋਮਵਾਰ ਨੂੰ ਹੋਣੀਆਂ ਲਾਜ਼ਮੀ ਹੈ, ਪਰੰਤੂ ਐਡਵਾਂਸ ਮਤਦਾਨ, ਦੀਵਾਲੀ ਦੇ ਜਸ਼ਨ ਵਿੱਚ ਵਿਘਨ ਪਾਏ ਬਿਨਾਂ, ਵੋਟ ਪਾਉਣ ਦੇ ਵਾਧੂ ਮੌਕੇ ਪੇਸ਼ ਕਰਦਾ ਹੈ।

Rusnov ਨੇ ਆਖਿਆ, “ਜੇਕਰ ਤੁਸੀਂ ਦੀਵਾਲੀ ਦਾ ਜਸ਼ਨ ਮਨਾਉਂਦੇ ਹੋ, ਤਾਂ ਅਸੀਂ ਤੁਹਾਨੂੰ ਐਡਵਾਂਸ ਮਤਦਾਨ ਦਾ ਫਾਇਦਾ ਲੈਣ ਦੀ ਸਲਾਹ ਦਿੰਦੇ ਹਾਂ।” ਉਹਨਾਂ ਨੇ ਅੱਗੇ ਕਿਹਾ, “ਪਹਿਲਾਂ ਹੀ ਆਪਣੀ ਵੋਟ ਪਾਓ, ਤਾਂ ਜੋ ਤੁਸੀਂ 24 ਤਾਰੀਖ ਨੂੰ ਆਪਣੇ ਪਿਆਰਿਆਂ ਦੇ ਨਾਲ ਜਸ਼ਨ ਮਨਾ ਸਕੋ।”

ਇੱਛੁਕ ਮਤਦਾਤਾ ਔਨਲਾਈਨ, [MississaugaVotes.ca](#) ਤੇ ਮਤਦਾਨ ਦੀਆਂ ਤਾਰੀਖਾਂ, ਸਮੇਂ ਅਤੇ ਲੋਕੇਸ਼ਨਾਂ ਬਾਰੇ ਜਾਣ ਸਕਦੇ ਹਨ।